



ਕਮਿਊਨਿਟੀ ਹਾਉਸਿੰਗ ਮੂਵਮੈਂਟ ਇਕ ਸਮਾਜਿਕ ਲਹਿਰ ਹੈ ਜੋ ਕਿ HKCSS ਦੁਆਰਾ ਸਰਕਾਰ ਦੇ ਸਮਰਥਨ ਦੁਆਰਾ ਦਾ ਕਮਿਊਨਿਟੀ ਚੈਸਟ ਆਫ਼ ਹਾਂਗ ਕਾਂਗ, ਸੋਸ਼ਲ ਇਨੋਵੇਸ਼ਨ ਐਂਡ ਐਂਟਰਪ੍ਰਾਇਨਰਸ਼ਿਪ ਡਿਵੈਲਪਮੈਂਟ ਫੰਡ (SIE ਫੰਡ), ਮਕਾਨ ਮਾਲਕਾਂ, ਅਤੇ ਗੈਰ ਸਰਕਾਰੀ ਸੰਗਠਨਾਂ / ਸਮਾਜਿਕ ਉਦਯੋਗੀਆਂ (SEs) ਦੇ ਸਾਂਝੇ ਯਤਨਾਂ ਨਾਲ ਸ਼ੁਰੂ ਕੀਤੀ ਗਈ ਹੈ। HKCSS ਨਿਜੀ ਅਤੇ ਜਨਤਕ ਉੱਨਤਕਾਰਾਂ ਤੋਂ ਵਿਹਲੇ ਰਿਹਾਇਸ਼ੀ ਯੂਨਿਟਾਂ ਦੀ ਮੰਗ ਅਤੇ ਨਵੀਨੀਕਰਨ ਵਿਚ ਵਿਚੋਲਗੀ ਪਲੇਟਫਾਰਮ ਵਜੋਂ ਕੰਮ ਕਰਦਾ ਹੈ, ਅਤੇ ਫਿਰ ਸਮਰੱਥ ਓਪਰੇਟਰਾਂ ਵਜੋਂ ਯੋਗ ਗੈਰ ਸਰਕਾਰੀ ਸੰਗਠਨਾਂ/ ਸਮਾਜਿਕ ਉਦਯੋਗੀਆਂ (SEs) ਨੂੰ ਮੁਰੰਮਤ ਕੀਤੀਆਂ ਯੂਨਿਟਾਂ ਦੀ ਸਪਲਾਈ ਕਰਦਾ ਹੈ ਅਤੇ ਗੈਰ ਸਰਕਾਰੀ ਸੰਗਠਨ / ਸਮਾਜਿਕ ਉਦਯੋਗੀ (SE) ਯੋਗ ਕਿਰਾਏਦਾਰਾਂ ਨੂੰ ਯੂਨਿਟਾਂ ਪ੍ਰਦਾਨ ਕਰਨਗੇ।

ਪ੍ਰਾਜੈਕਟ ਦਾ ਮੁੱਖ ਵਿਚਾਰ ਰਿਹਾਇਸ਼ੀ ਲੋੜਾਂ ਨੂੰ ਤੰਗੀ ਵਿੱਚ ਪੂਰਾ ਕਰਨਾ ਹੀ ਨਹੀਂ ਹੈ, ਬਲਕਿ ਰਿਹਾਇਸ਼ੀ ਮੁੱਦਿਆਂ ਨੂੰ ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ਵਜੋਂ ਵੇਖਣਾ ਹੈ; ਇਸ ਤਰ੍ਹਾਂ, ਪ੍ਰਾਜੈਕਟ ਵਿਚ ਆਪਣੇ ਰਿਹਾਇਸ਼ੀ ਜ਼ਿਲ੍ਹਿਆਂ ਵਿੱਚ ਵਸਨੀਕਾਂ ਦੇ ਸਮਾਜਿਕ ਜੀਵਨ ਨੂੰ ਬਿਹਤਰ ਬਣਾਉਣ 'ਤੇ ਜ਼ੋਰ ਦਿੱਤਾ ਗਿਆ ਹੈ। ਦੂਜੇ ਸ਼ਬਦਾਂ ਵਿਚ, ਪ੍ਰਾਜੈਕਟ ਕਮਿਊਨਿਟੀ ਅਧਾਰਤ ਸ਼ਕਤੀਕਰਨ ਨੂੰ ਇਸ ਸੋਚ ਨਾਲ ਜੋਰ ਦਿੰਦਾ ਹੈ ਤਾਂ ਕਿ ਪਰਿਵਾਰ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਨਾਲ ਨਜਿੱਠਣ ਲਈ ਕਮਿਊਨਿਟੀ ਦਾ ਸਮਰਥਨ ਲੈ ਸਕਦੇ ਹਨ ਅਤੇ ਭਾਗੀਦਾਰੀ ਦੁਆਰਾ, ਪਰਿਵਾਰ ਕਮਿਊਨਿਟੀ ਵਿਚ ਆਪਣੀ ਪ੍ਰਤਿਭਾ ਦਾ ਯੋਗਦਾਨ ਪਾਉਂਦੇ ਹਨ।

ਇਸਦਾ ਉਦੇਸ਼ ਅਸਥਾਈ ਰਿਹਾਇਸ਼ ਅਤੇ ਸਹਾਇਤਾ ਸੇਵਾਵਾਂ ਦੀ ਵਿਵਸਥਾ ਦੁਆਰਾ ਵਿਅਕਤੀਆਂ ਜਾਂ ਪਰਿਵਾਰਾਂ ਲਈ ਥੋੜ੍ਹੇ ਸਮੇਂ ਲਈ ਰਾਹਤ ਪ੍ਰਦਾਨ ਕਰਨਾ ਹੈ। ਜੋ ਹਨ:

- ਉੱਪ-ਵਿਭਾਜਿਤ ਯੂਨਿਟਾਂ ਵਿਚ ਰਹਿਣਾ ਅਤੇ 3 ਸਾਲ ਤੋਂ ਘੱਟ ਸਮੇਂ ਲਈ ਪਬਲਿਕ ਰੈਂਟਲ ਹਾਉਸਿੰਗ (PRH) ਦੀ ਕਤਾਰਬੰਦੀ; ਜਾਂ
- ਹਾਉਸਿੰਗ ਦੀਆਂ ਤੁਰੰਤ ਜ਼ਰੂਰਤਾਂ ਹੋਣਾ; ਅਤੇ
- ਇੱਕ ਫੁੱਲ-ਟਾਈਮ ਨੌਕਰੀ ਹੋਣਾ ਜਾਂ ਵਿਆਪਕ ਸਮਾਜਿਕ ਸੁਰੱਖਿਆ ਸਹਾਇਤਾ (CSSA) ਲਈ ਅਰਜ਼ੀ ਦੇਣਾ
- ਇਕੱਠੇ ਰਹਿਣ ਦੀ ਧਾਰਣਾ ਨਾਲ ਸਹਿਮਤ ਹੋਵੇ, ਅਤੇ ਦੂਸਰੇ ਘਰੇਲੂ ਪਰਿਵਾਰਾਂ ਨਾਲ ਰਹਿਣ ਦੇ ਯੋਗ ਹੋਵੇ
- ਸੇਵਾ ਸੰਚਾਲਕਾਂ ਦੇ ਸੇਵਾ ਪ੍ਰਸਤਾਵ ਦੇ ਅਨੁਸਾਰ ਹੋਰ ਖਾਸ ਸ਼ਰਤਾਂ ਜਾਂ ਜ਼ਰੂਰਤਾਂ ਨੂੰ ਪੂਰਾ ਕਰਨਾ।

ਕਿਰਾਇਆ

ਵਿਆਪਕ ਸਮਾਜਿਕ ਸੁਰੱਖਿਆ ਸਹਾਇਤਾ ਯੋਜਨਾ ਦੇ ਤਹਿਤ, ਕਿਰਾਏ ਦਾ ਪੱਧਰ ਕਿਰਾਏ ਦੇ ਭੱਤੇ ਦੇ ਅਧਿਕਤਮ ਪੱਧਰ ਜਾਂ ਕੁੱਲ ਘਰੇਲੂ ਆਮਦਨ ਦਾ 25% ਤੱਕ ਸੀਮਤ ਹੈ, ਜੋ ਵੀ ਘੱਟ ਹੈ।

ਕਿਰਾਏਦਾਰ ਦੀ ਅਰਜ਼ੀ ਦਾ ਤਾਜ਼ਾ ਅਪਡੇਟ

<https://communityhousing.hkcss.org.hk/tenant>

ਸਾਡੇ ਨਾਲ ਸੰਪਰਕ ਕਰੋ

ਪਤਾ: Room 505, 5/F, Harcourt House, 39 Gloucester Rd, Wan Chai, Hong Kong.

ਵੈੱਬਸਾਈਟ: <https://communityhousing.hkcss.org.hk/>

ਈ - ਮੇਲ: housing@hkcss.org.hk

ਪੁੱਛ-ਗਿੱਛ: 3596 7128

ਘੱਟ ਗਿਣਤੀਆਂ ਲਈ ਸਹਾਇਤਾ ਸੇਵਾ ਕੇਂਦਰ:

https://www.had.gov.hk/rru/english/programmes/programmes_comm_sscem.html

ਹਾਂਗ ਕਾਂਗ ਕ੍ਰਿਸਚਨ ਸਰਵਿਸ ਦੁਆਰਾ ਮੁਫਤ ਟੈਲੀਫੋਨ ਵਿਆਖਿਆ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ CHEER:

ਜੇ ਤੁਹਾਨੂੰ ਵਿਆਖਿਆ ਸੇਵਾ ਲਈ ਕਿਸੇ ਸਹਾਇਤਾ ਦੀ ਜ਼ਰੂਰਤ ਹੈ, ਤਾਂ ਕਿਰਪਾ ਕਰਕੇ ਹੇਠਾਂ ਦਿੱਤੇ ਹਾਟਲਾਈਨ (ਹਾਟਲਾਈਨਾਂ) ਤੇ ਸੰਪਰਕ ਕਰੋ ਅਤੇ CHEER ਦੁਆਰਾ ਸੌਖੀ ਸਨਾਖਤ ਲਈ ਇਹ ਦੱਸੋ ਕਿ ਤੁਹਾਡੀ ਪੁੱਛਗਿੱਛ "ਸੋਸ਼ਲ ਹਾਉਸਿੰਗ / ਕਮਿਊਨਿਟੀ ਹਾਉਸਿੰਗ ਮੂਵਮੈਂਟ" ਨਾਲ ਸਬੰਧਤ ਹੈ। ਤੁਹਾਡਾ ਧੰਨਵਾਦ।

ਭਾਸ਼ਾ	ਹਾਟਲਾਈਨ ਨੰਬਰ
ਬਹਾਸਾ ਇੰਡੋਨੇਸ਼ੀਆ	3755 6811
ਹਿੰਦੀ ਹਿੰਦੀ	3755 6877
ਨੇਪਾਲੀ ਨੇਪਾਲੀ	3755 6822
ਉਰਦੂ اردو	3755 6833
ਪੰਜਾਬੀ ਪੰਜਾਬੀ	3755 6844
ਤਗਾਲੋਗ	3755 6855
ਥਾਈ ไทย	3755 6866
ਵੀਅਤਨਾਮੀ Tiếng Việt	3755 6888